



Fortis Healthcare Limited
Tower-A, Unitech Business Park, Block-F,
South City 1, Sector – 41, Gurgaon,
Haryana – 122 001 (India)
Tel : 0124 492 1033
Fax : 0124 492 1041
Emergency : 105010
Email : secretarial@fortishealthcare.com
Website : www.fortishealthcare.com

July 15, 2025

FHL/SEC/2025-26

The National Stock Exchange of India Ltd. BSE Limited
Scrip Symbol: FORTIS Scrip Code:532843

Sub: Newspaper Advertisements — 29th Annual General Meeting (“29th AGM”) through Video Conferencing/Other Audio-Visual Means (“VC/OAVM”)

Dear Madam/Sir,

Pursuant to Regulation 30 of the SEBI (Listing Obligations and Disclosure Requirements) Regulations, 2015, please find enclosed copies of newspaper advertisements published on **Tuesday, July 15, 2025** in the columns of English daily “**Financial Express**”, all editions and Punjabi daily “**Rozana Spokesman**”, Mohali edition, regarding intimating the dispatch of 29th AGM Notice and Annual Report of the Company for the financial year 2024-25 and other related information including e-voting for the 29th Annual General Meeting of the Company in terms of Section 108 of the Companies Act, 2013 read with Rule 20 of the Companies (Management and Administration) Rules, 2014, Regulation 44 of the Securities and Exchange Board of India (Listing Obligations and Disclosure Requirements) Regulations, 2015 and in compliance with the Secretarial Standards of General Meetings issued by the Institute of Company Secretaries of India,

This is for your information and record.

Thanking you,
Yours Sincerely,
For **Fortis Healthcare Limited**

Satyendra Chauhan
Company Secretary & Compliance Officer
M. No. – A14783
Encl: as above

This advertisement is for information purposes only and not for publication, distribution, or release directly or indirectly outside India. This is not an announcement for the offer document. All capitalized terms used herein and not confined herein shall have the meaning assigned to them in the Letter of Offer dated July 12, 2025 (the "Letter of Offer" or "LOF") filed with the BSE Limited ("BSE"), for information and dissemination on the SEBI's website pursuant to the proviso to Regulation 3 of the Securities Exchange Board of India (Issue of Capital and Disclosure Requirements) Regulations, 2018 ("SEBI (ICDR) Regulations").



JMJ FINTECH LIMITED

Corporate Identification Number : L51102TZ1982PLC029253

Our Company was originally formed as public limited in the name and style of "Meenakshi Enterprises Limited" under the provisions of companies act, 1956 pursuant to certificate of incorporation issued by Registrar of Companies, Tamil Nadu on 27th November, 1982. Thereafter, our Company was granted the certificate of commencement of business dated December 17, 1982. Subsequently, our company amended the object clause in its Memorandum of Association to diversify into leasing machinery, equipment, and travel agency services. Thereafter our company has obtained Non-deposit taking NBFC certificate, issued by RBI on 09th March, 1998. Subsequently pursuant to a Special Resolution passed by way of postal ballot dated July 16, 2022, the name of our company was changed to "JMJ Fintech Limited" vide fresh certificate of incorporation consequent upon change of name dated August 10, 2022 issued by the Registrar of Companies, Tamil Nadu. Thereafter our company has changed its Registered Office from Chennai to Coimbatore, Tamil Nadu vide ROC, Coimbatore order dated August 23, 2023. The equity shares of our company were got listed on BSE Limited on December 17, 2024 bearing CIN - L51102TZ1982PLC029253, scrip code - 538834 and ISIN - INE242Q01016

Registered Office : Shop No. 3, 1st Floor, Adhi Vinayaga Complex, No. 3, Bus Stand, Gopalsamy Temple Street, Ganapathy, Coimbatore, Ganapathy, Coimbatore, Coimbatore North, Tamil Nadu, India, 641006

Telephone : 7395922291; **Email :** investor@jmjfinetechltd.com

Contact Person : Mrs. Vidya Damodaran, Company Secretary and Compliance Officer

Email : investor@jmjfinetechltd.com; **Website :** www.jmjfinetechltd.com

PROMOTERS : JOHNY M L

ISSUE OF UP TO 2,56,00,000 PARTLY PAID-UP EQUITY SHARES OF FACE VALUE OF ₹ 10/- EACH ("RIGHTS EQUITY SHARES") OF OUR COMPANY FOR CASH AT A PRICE OF ₹ 10.50/- EACH INCLUDING A SHARE PREMIUM OF ₹ 0.50/- PER RIGHTS EQUITY SHARE (THE "ISSUE PRICE") AGGREGATING TO AN AMOUNT UP TO ₹ 2688.00 LAKHS ON A RIGHTS BASIS TO THE ELIGIBLE EQUITY SHAREHOLDERS OF OUR COMPANY IN THE RATIO OF TWO RIGHTS EQUITY SHARES FOR EVERY ONE FULLY PAID UP EQUITY SHARES HELD BY THE ELIGIBLE EQUITY SHAREHOLDERS ON THE RECORD DATE, THAT IS ON JULY 11, 2025 (THE "ISSUE"). THE ISSUE PRICE FOR THE RIGHTS EQUITY SHARES IS 1.05 TIMES THE FACE VALUE OF THE EQUITY SHARES. FOR FURTHER DETAILS, PLEASE SEE THE CHAPTER TITLED "TERMS OF THE ISSUE" BEGINNING ON PAGE 127 OF THIS LETTER OF OFFER.

*Assuming full subscription and receipt of all Call Monies with respect to Right Equity Shares.

PAYMENT SCHEDULE FOR THE RIGHTS EQUITY SHARES			
AMOUNT PAYABLE PER RIGHT EQUITY*	FACE VALUE (₹)	PREMIUM (₹)	TOTAL
On Application	3.00	0.15	3.15
On One or more subsequent Call(s) as determined by our Board at its sole discretion, from time to time	7.00	0.35	7.35
Total	10.00	0.50	10.50

* For further details on Payment Schedule, see "Terms of the Issue" on page 127.

ISSUE PROGRAMME		
ISSUE OPENS ON	LAST DATE FOR ON MARKET RENUNCIATION#	ISSUE CLOSES ON*
FRIDAY, JULY 18, 2025	MONDAY, AUGUST 11, 2025	THURSDAY, AUGUST 14, 2025

*Eligible Equity Shareholders are requested to ensure that renunciation through off-market transfer is completed in such a manner that the Rights Entitlements are credited to the demat account of the Renounees on or prior to the Issue Closing Date.

Our Board or a duly authorized committee thereof will have the right to extend the Issue Period as it may determine from time to time not exceeding 30 (thirty) days from the Issue Opening Date. Further, no withdrawal of Application shall be permitted by any Applicant after the Issue Closing Date.

Simple, Safe, Smart way of Application - Make use of it!!!	
ASBA*	*Application Supported by Blocked Amount (ASBA) is a better way of applying to issues by simply blocking the fund in the bank account, investors can avail the same. For further details check section on ASBA below.

In accordance with Regulation 76 of the SEBI (ICDR) Regulations, SEBI Circulars No. SEBI/CFD/DIL/ASBA/1/2009/30/12 dated December 30, 2009, CIR/CFD/DIL/1/2011 dated April 29, 2011 and SEBI/HO/CFD/DIL2/CIR/P/2020/13 dated January 22, 2020 ("SEBI ASBA Circulars"), all Investors desiring to make an Application in this Issue are mandatorily required to use the ASBA process. Investors should carefully read the provisions applicable to such Applications before making their Application through ASBA. For details "Procedure for Application through the ASBA Process" on page 129 of Letter of Offer.

Please note that in accordance with Regulation 77A of the SEBI (ICDR) Regulations read with the SEBI Rights Issue Circular, the credit of Rights Entitlements and Allotment of Rights Equity Shares shall be made in dematerialized form only. Accordingly, Eligible Equity Shareholders holding Equity Shares in physical form as on Record Date and desirous of subscribing to Rights equity shares in this issue are advised to furnish the details of their demat account to the registrar to the issue at least two working days prior to the Issue Closing Date, i.e., Tuesday, August 12, 2025 to enable the credit of their Rights Entitlements in their respective demat accounts at least one day before the Issue Closing Date. They may also communicate with Registrar with the Helpline Number : +91 022 49614132; and their email address : newissue@purvashare.com.

Prior to the issue opening date, the rights entitlement of those resident eligible equity shareholders, among others, who hold equity shares in physical form and whose demat account details are not available with our company or the registrar, shall be credited in a demat suspense escrow account opened by our company. In accordance with the SEBI Rights Issue Circulars, the eligible equity shareholders who hold equity shares in physical form as on record date and who have not furnished the details of their demat account to the registrars of our company at least two working days prior to the issue closing date i.e., by Tuesday, August 12, 2025, shall not be entitled to make an application for rights equity shares against their entitlements with respect to the equity shares held in physical form.

PROCEDURE FOR APPLICATION :

In accordance with Regulation 76 of the SEBI (ICDR) Regulations, SEBI Rights Issue Circulars and ASBA Circulars, all Investors desiring to make an Application in this Issue are mandatorily required to use the ASBA process. Investors should carefully read the provisions applicable to such Applications before making their Application through ASBA.

For details, please see "Procedure for Application through the ASBA Process" on page 129 of the Letter of Offer.

PROCEDURE FOR APPLICATION THROUGH THE ASBA PROCESS :

Investors desiring to make an Application in this Issue through ASBA process, may submit the Application Form to the Designated Branch of the SCSB or online/electronic Application through the website of the SCSBs (if made available by such SCSB) for authorizing such SCSB to block Application Money payable on the Application in their respective ASBA Accounts.

Investors should ensure that they have correctly submitted the Application Form, or have otherwise provided an authorization to the SCSB, via the electronic mode, for blocking funds in the ASBA Account equivalent to the Application Money mentioned in the Application Form, as the case may be, at the time of submission of the Application.

Self-Certified Syndicate Banks

For the list of banks which have been notified by SEBI to act as SCSBs for the ASBA process, please refer to <https://www.sebi.gov.in/sebiweb/other/OtherAction.do?doRecognition=Y&page=3&intmid=34>. For details on Designated Branches of SCSBs collecting the Application Form, please refer the above-mentioned link.

Please note that subject to SCSBs complying with the requirements of SEBI Circular bearing reference number 'CIR/CFD/DIL/13/2012' dated September 25, 2012 within the periods stipulated therein, ASBA Applications may be submitted at the Designated Branches of the SCSBs, in case of Applications made through ASBA facility.

Further, in terms of the SEBI Circular CIR/CFD/DIL/1/2013 dated January 02, 2013, it is clarified that for making applications by SCSBs on their own account using ASBA facility, SCSBs should have a separate account in their own name with any other SEBI registered SCSB(s). Such account shall be used solely for the purpose of making application in the issue and clear demarcated funds should be available in such account for applications. SCSBs applying in the issue shall be responsible for ensuring that they have a separate account in their own name with any other SCSB having clear demarcated funds for applying in the issue and that such separate account shall be used as the ASBA account for the application, for ensuring compliance with the applicable Regulations.

APPLICATION BY ELIGIBLE EQUITY SHAREHOLDERS HOLDING EQUITY SHARES IN PHYSICAL FORM :

Please note that in accordance with Regulation 77A of the SEBI (ICDR) Regulations read with the SEBI Rights Issue Circular, the credit of Rights Entitlements and Allotment of Equity Shares shall be made in dematerialized form only. Accordingly, Eligible Equity Shareholders holding Equity Shares in physical form as on Record Date and desirous of subscribing to Equity Shares in this issue are advised to furnish the details of their demat account to the Registrar or our Company at least two Working Days prior to the Issue Closing Date, to enable the credit of their Rights Entitlements in their respective demat accounts at least one day before the issue Closing Date.

PLEASE NOTE THAT THE ELIGIBLE EQUITY SHAREHOLDERS WHO HOLD EQUITY SHARES IN PHYSICAL FORM AS ON RECORD AND WHO HAVE NOT FURNISHED THE DETAILS OF THEIR RESPECTIVE DEMAT ACCOUNTS TO THE REGISTRAR AT LEAST TWO WORKING DAYS PRIOR TO THE ISSUE CLOSING DATE, SHALL NOT BE ELIGIBLE TO MAKE AN APPLICATION FOR RIGHTS EQUITY SHARES AGAINST THEIR RIGHTS ENTITLEMENTS WITH RESPECT TO THE EQUITY SHARES HELD IN PHYSICAL FORM.

ALLOTMENT OF THE RIGHTS EQUITY SHARES IN DEMATERIALIZED FORM :

Please note that the rights equity shares applied for in this issue can be allotted only in dematerialized form and to the same depository account in which our equity shares are held by such investor on the record date.

DISPATCH AND AVAILABILITY OF ISSUE MATERIALS :

The dispatch of Abridged Letter of Offer and Rights Entitlement Letter along with the Application form has been completed on Monday, July 14, 2025 by the Registrar to the Issue to all the Eligible Equity Shareholders of the company, whose name appeared in the Register of Members/Beneficial Owners of the company as on record date, i.e., Friday, July 11, 2025 in electronic form through e-mail on Monday, July 14, 2025 to the equity shareholders who have registered email ids and physically through registered post on Monday, July 14, 2025 to the equity shareholders who have not registered email ids with us or with Registrar to the Issue. Investors can access the Letter of Offer, the Abridged Letter of Offer and the Application Form (provided the Eligible Equity Shareholders is eligible to subscribe for the Rights Equity Shares under applicable laws on the websites of (i) Our Company's website at www.jmjfinetechltd.com; (ii) Registrar to the Issue's website at www.purvashare.com; (iii) BSE's website at www.bseindia.com. Eligible Equity Shareholders can obtain the details of their respective Rights Entitlements from the website of the Registrar to the Issue's website at www.purvashare.com by entering their DP-ID and Client-ID and PAN.

CREDIT OF RIGHTS ENTITLEMENTS IN DEMAT ACCOUNTS OF ELIGIBLE EQUITY SHAREHOLDERS :

In accordance with Regulation 77A of the SEBI (ICDR) Regulations read with the SEBI Rights Issue Circular, the credit of Rights Entitlements and Allotment of Rights Equity Shares shall be made in dematerialized form only. Prior to the Issue Opening Date, our Company shall credit the Rights Entitlements to (a) The demat accounts of the Eligible Equity Shareholders holding the Equity Shares in dematerialized form; and (b) A demat suspense escrow account opened by our Company, for the Eligible Equity Shareholders which would comprise Rights Entitlements relating to : (i) Equity Shares held in a demat suspense account pursuant to Regulation 39 of the SEBI (LODR) Regulations; or (ii) Equity Shares held in the account of IEPF authority; or (iii) The demat accounts of the Eligible Equity Shareholder which are frozen or details of which are unavailable with our Company or with the Registrar on the Record Date; or (iv) Equity Shares held by Eligible Equity Shareholders holding Equity Shares in physical form as on Record Date where details of demat accounts are not provided by Eligible Equity Shareholders to our Company or Registrar; or (v) Credit of the Rights Entitlements returned/reversed/failed; or (vi) The ownership of the Equity Shares currently under dispute, including any court proceedings, as applicable.

APPLICATION ON PLAIN PAPER UNDER ASBA PROCESS :

An Eligible Equity Shareholder in India who is eligible to apply under the ASBA process may make an application to subscribe to this issue on plain paper in case of non-receipt of Application Form as detailed above. In such cases of non-receipt of the Application Form through e-mail or physical delivery (where applicable) and the Eligible Equity Shareholder not being in a position to obtain it from any other source may make an application to subscribe to this issue on plain paper with the same details as per the Application Form that is available on the websites of the Registrar, Stock Exchange. An Eligible Equity Shareholder shall submit the plain paper Application to the Designated Branch of the SCSB for authorising such SCSB to block Application Money in the said bank account maintained with the same SCSB. Applications on plain paper will not be accepted from any Eligible Equity Shareholder who has not provided an Indian address or is a U.S. Person or in the United States.

Additionally, in terms of Regulation 78 of the SEBI (ICDR) Regulations, 2018, Investors may choose to accept the offer to participate in this issue by making plain paper Applications. Please note that SCSBs shall accept such applications only if all details required for making the application as per the SEBI (ICDR) Regulations are specified in the plain paper application. If an Eligible Equity Shareholder makes an application both in an Application Form as well as on plain paper, both applications are liable to be rejected. Please note that in terms of Regulation 78 of the SEBI (ICDR) Regulations, 2018, the Eligible Equity Shareholders who are making the Application on plain paper shall not be entitled to renounce their Rights Entitlements and should not utilize the Application Form for any purpose including renunciation even if it is received subsequently.

PLEASE NOTE THAT APPLICATION ON PLAIN PAPER CANNOT BE SUBMITTED THROUGH ASBA FACILITY.

The Application on plain paper, duly signed by the Eligible Equity Shareholder including joint holders, in the same order and as per specimen recorded with his/her bank, must reach the office of the Designated Branch of the SCSB before the Issue Closing Date and should contain the following particulars :

- Name of our Company, being JMJ Fintech Limited;
- Name and address of the Eligible Equity Shareholder including joint holders (in the same order and as per specimen recorded with our Company or the Depository);
- Folio Number (in case of Eligible Equity Shareholders who hold Equity Shares in physical form as on Record Date) / DP and Client ID;
- Except for Applications on behalf of the Central or State Government, the residents of Sikkim and the officials appointed by the courts, PAN of the Eligible Equity Shareholder and for each Eligible Equity Shareholder in case of joint names, irrespective of the total value of the Rights Equity Shares applied for pursuant to this Issue;
- Number of Equity Shares held as on Record Date;

- Allotment option - only dematerialised form;
- Number of Rights Equity Shares entitled to;
- Number of Rights Equity Shares applied for within the Rights Entitlements;
- Number of Additional Rights Equity Shares applied for, if any (applicable only if entire Rights Entitlements have been applied for);
- Total number of Rights Equity Shares applied for;
- Total amount paid at the rate of ₹ 10.50/- per Rights Equity Share;
- On Application, Investors will have to pay ₹ 3.15/- per Rights Share which constitutes 30.00% of the Issue Price, and the balance ₹ 7.35/- per Rights Share which constitutes 70.00% of the Issue Price, will have to be paid, on one or more subsequent Call(s) as determined by our Board / Rights Issue Committee at its sole discretion, from time to time;
- Details of the ASBA Account such as the SCSB account number, name, address and branch of the relevant SCSB;
- In case of non-resident Eligible Equity Shareholders making an application with an Indian address, details of the NRE/FN/RRO account such as the account number, name, address and branch of the SCSB with which the account is maintained;
- Authorisation to the Designated Branch of the SCSB to block an amount equivalent to the Application Money in the ASBA Account;
- Signature of the Eligible Equity Shareholder (in case of joint holders, to appear in the same sequence and order as they appear in the records of the SCSB);
- All such Eligible Equity Shareholders are deemed to have accepted the following :

"I/ We understand that neither the Rights Entitlements nor the Rights Equity Shares have been, or will be, registered under the U.S. Securities Act of 1933, as amended (U.S. Securities Act), or any United States state securities laws, and may not be offered, sold, resold or otherwise transferred within the United States or to the territories or possessions thereof (United States), except pursuant to an exemption from, or in a transaction not subject to, the registration requirements of the U.S. Securities Act. I/we understand the Rights Equity Shares referred to in this application are being offered and sold only in offshore transactions outside the United States in compliance with Regulation S under the U.S. Securities Act (Regulation S) to existing shareholders who are located in jurisdictions where such offer and sale of the Rights Equity Shares is permitted under laws of such jurisdictions. I/we understand that the Issue is not, and under no circumstances is to be construed as, an offering of any Rights Equity Shares or Rights Entitlements for sale in the United States, or as a solicitation therein of an offer to buy any of the said Rights Equity Shares or Rights Entitlements in the United States. I/we confirm that I am/ we are (a) not in the United States and eligible to subscribe for the Rights Equity Shares under applicable securities laws; (b) complying with laws of jurisdictions applicable to such person in connection with the Issue, and (c) understand that neither the Company, nor the Registrar, or any other person acting on behalf of the Company will accept subscriptions from any person, or the agent of any person, who appears to be, or who the Company, the Registrar, or any other person acting on behalf of the Company have reason to believe is in the United States or is outside of India and ineligible to participate in this issue under the securities laws of their jurisdiction.

I/We will not offer, sell or otherwise transfer any of the Rights Equity Shares which may be acquired by us in any jurisdiction or under any circumstances in which such offer or sale is not authorized or to any person to whom it is unlawful to make such offer, sale or invitation. I/We satisfy, and each account for which I/we are acting satisfies, (a) all suitability standards for investors in investments of the type subscribed for herein imposed by the jurisdiction of my/our residence, and (b) is eligible to subscribe and is subscribing for the Rights Equity Shares and Rights Entitlements in compliance with applicable securities and other laws of our jurisdiction of residence.

I/We hereby make the representations, warranties, acknowledgments and agreements set forth in 'Restrictions on Foreign Ownership of Indian Securities' on page 155.

I/We understand and agree that the Rights Entitlements and Rights Equity Shares may not be reoffered, resold, pledged or otherwise transferred except in an offshore transaction in accordance with Regulation S to a person outside the United States.

I/We (i) am/are, and the person, if any, for whose account I/we am/are acquiring such Rights Entitlement, and/or the Equity Shares; is/are outside the United States or a Qualified Institutional Buyer (as defined in the U.S. Securities Act), and (ii) is/are acquiring the Rights Entitlement and/or the Equity Shares in an offshore transaction meeting the requirements of Regulation S or in a transaction exempt from, or not subject to, the registration requirements of the U.S. Securities Act.

I/We acknowledge that we, the Company its affiliates and others will rely upon the truth and accuracy of the foregoing representations and agreements."

In cases where Multiple Application Forms are submitted for Applications pertaining to Rights Entitlements credited to the same demat account or in demat suspense escrow account, as applicable, including cases where an Investor submits Application Forms along with a plain paper Application, such Applications shall be liable to be rejected.

Investors are requested to strictly adhere to these instructions. Failure to do so could result in an application being rejected, with our Company, and the Registrar not having any liability to the Investor.

The plain paper Application format will be available on the website of the Registrar at www.purvashare.com. Our Company, the Registrar shall not be responsible if the Applications are not updated by the SCSB or funds are not blocked in the Investors' ASBA Accounts on or before the Issue Closing Date.

LAST DATE FOR APPLICATION :

The last date for submission of the duly filled in the Application Form or a plain paper Application is Thursday, August 14, 2025 i.e., Issue Closing Date. Our Board of Directors or any committee thereof may extend the said date for such period as it may determine from time to time, subject to the Issue Period not exceeding 30 days from the Issue Opening Date (inclusive of the Issue Opening Date).

If the Application Form is not submitted with an SCSB, uploaded with the Stock Exchange and the Application Money is not blocked with the SCSB, on or before the Issue Closing Date or such date as may be extended by the Board of Directors or any committee thereof, the invitation to offer contained in the Letter of Offer shall be deemed to have been declined and the Board of Directors or any committee thereof shall be at liberty to dispose of the Rights Equity Shares hereby offered, as provided under the section, 'Basis of Allotment' on page 150 of the Letter of Offer.

Please note that on the Issue Closing Date, Applications through ASBA process will be uploaded until 5.00 p.m. (Indian Standard Time) or such extended time as permitted by the Stock Exchange or such extended time as permitted by the Stock Exchange.

PROCEDURE FOR RENUNCIATION OF RIGHTS ENTITLEMENTS :

The Investors may renounce the Rights Entitlements, credited to their respective demat accounts, either in full or in part (a) by using the secondary market platform of the Stock Exchange; or (b) through an off-market transfer, during the Renunciation Period. Such renunciation shall result in renunciation of the Rights Equity Shares. The Investors should have the demat Rights Entitlements credited/lying in his/her own demat account prior to the renunciation. The trades through On Market Renunciation and Off Market Renunciation will be settled by transferring the Rights Entitlements through the depository mechanism.

Investors may be subject to adverse foreign, state or local tax or legal consequences as a result of trading in the Rights Entitlements. Investors who intend to trade in the Rights Entitlements should consult their tax advisor or stock broker regarding any cost, applicable taxes, charges and expenses (including brokerage) that may be levied for trading in Rights Entitlements.

a) On Market Renunciation :

The Investors may renounce the Rights Entitlements, credited to their respective demat accounts by trading/selling them on the secondary market platform of the Stock Exchange through a registered stock broker in the same manner as the existing Equity Shares of our Company.

In this regard, in terms of provisions of the SEBI (ICDR) Regulations and the SEBI Rights Issue Circular, the Rights Entitlements credited to the respective demat accounts of the Eligible Equity Shareholders shall be admitted for trading on the Stock Exchange under the ISIN:INE242Q020016 that shall be allotted for the Rights Entitlement subject to requisite approvals. The details for trading in Rights Entitlements will be as specified by the Stock Exchange from time to time.

The Rights Entitlements are tradable in dematerialized form only. The market lot for trading of Rights Entitlements is 1 Share. The On Market Renunciation shall take place only during the Renunciation Period for On Market Renunciation, i.e., Friday, July 18, 2025 to, Monday, August 11, 2025 (both days inclusive).

The Investors holding the Rights Entitlements who desire to sell their Rights Entitlements will have to do so through their registered stock brokers by quoting the ISIN:INE242Q020016 (for Rights Entitlement) that has been allotted for the Rights Entitlement and indicating the details of the Rights Entitlements they intend to sell. The Investors can place order for sale of Rights Entitlements only to the extent of Rights Entitlements available in their demat account.

The On Market Renunciation shall take place electronically on secondary market platform of BSE under automatic order matching mechanism and on T+1 rolling settlement basis, where 'T' refers to the date of trading. The transactions will be settled on trade-for-trade basis. Upon execution of the order, the stock broker will issue a contract note in accordance with the requirements of the Stock Exchange and the SEBI.

b) Off Market Renunciation :

The Investors may renounce the Rights Entitlements, credited to their respective demat accounts by way of an off-market transfer through a depository participant. The Rights Entitlements can be transferred in dematerialized form only.

Eligible Equity Shareholders are requested to ensure that renunciation through off-market transfer is completed in such a manner that the Rights Entitlements are credited to the demat account of the Renounees on or prior to the Issue Closing Date.

The Investors holding the Rights Entitlements who desire to transfer their Rights Entitlements will have to do so through their depository participant by issuing a delivery instruction slip quoting the ISIN:INE242Q020016 (for Rights Entitlement) that has been allotted for the Rights Entitlement, the details of the buyer and the details of the Rights Entitlements they intend to transfer. The buyer of the Rights Entitlements (unless already having given a standing receipt instruction) will have to issue a receipt instruction slip to their depository participant. The Investors can transfer Rights Entitlements only to the extent of Rights Entitlements available in their demat account.

The instructions for transfer of Rights Entitlements can be issued during the working hours of the depository participants. The detailed rules for transfer of Rights Entitlements through off-market transfer shall be as specified by the NSDL and CDSL from time to time.

LISTING AND TRADING OF THE RIGHTS EQUITY SHARES TO BE ISSUED PURSUANT TO THE ISSUE :

The existing Equity Shares are listed and traded on BSE under ISIN:INE242Q01016. The Rights Equity shall be credited to temporary ISIN which will be frozen until the receipt of the final listing/trading approvals from the Stock Exchange. Upon receipt of such listing and trading approvals, the Rights Equity Shares shall be debited from such temporary ISIN and credited to the existing ISIN as fully paid-up equity share of our company. Our Company has received in-principle approval from the BSE through letter dated April 30, 2025, bearing reference number LOD/RIGHT/AM/124/2025-26.

DISCLAIMER CLAUSE OF BSE (DESIGNATED STOCK EXCHANGE) :

It is to be distinctly understood that the permission given by BSE should not in any way be deemed or construed that the letter of offer has been cleared or approved by BSE nor does it certify the correctness or completeness of any of the contents of the Letter of Offer. The Investors are advised to refer to the Letter of Offer for the full text of the "Disclaimer Clause of BSE" on page 122 of the Letter of Offer.

BANKER TO THE ISSUE AND REFUND BANK : Kotak Mahindra Bank Limited

MONITORING AGENCY : N.A.

FOR RISK FACTORS AND OTHER DETAILS, KINDLY REFER TO THE LETTER OF OFFER AND ABRIDGED LOF.

OTHER IMPORTANT LINKS AND HELPLINE : The Investors can visit following links for the below-mentioned purposes :

- Frequently asked questions and online/electronic dedicated investor helpdesk for guidance on the Application process and resolution of difficulties faced by the Investors : www.purvashare.com
- Update of Indian address/email address/mobile number in the records maintained by the Registrar or our Company : www.purvashare.com
- Update of demat account details by Eligible Equity Shareholders holding shares in physical form : www.purvashare.com
- Submission of self-attested PAN, client master sheet and demat account details by non-resident Eligible Equity Shareholders : newissue@purvashare.com

Investors may contact the Registrar to the issue or to the Company Secretary and Compliance Officer for any pre-issue/post issue related matters. All grievances relating to the ASBA process may be addressed to the Registrar to the issue, with a copy to the SCSB, giving full details such as name and address of the applicant, number of Equity Shares applied for, ASBA Account number and the Designated Branch of the SCSB where the CAF, or the plain paper application, as the case may be, was submitted by the ASBA.

REGISTRAR TO THE ISSUE	COMPANY CONTACT DETAILS
 PURVA SHAREGISTRY (INDIA) PRIVATE LIMITED Shakthi Industrial Estate, Ground Floor, J.R. Boricha Marg, Opp. Kasthurba Hospital, Lower Parel, Mumbai - 400011 Telephone : +91 022 49614132 Email : newissue@purvashare.com Website : www.purvashare.com Investor Grievance Email : newissue@purvashare.com Contact Person : Ms. Deepali Dhuri SEBI Registration Number : INR000001112 CIN : U67120MH1993PTC074079	 JMJ FINTECH LIMITED Registered Office : Shop No. 3, 1st Floor, Adhi Vinayaga Complex, No. 3, Bus Stand, Gopalsamy Temple Street, Ganapathy, Coimbatore, Ganapathy, Coimbatore North, Tamil Nadu, India, 641006 Telephone : 7395922291 Email : investor@jmjfinetechltd.com Contact Person : Mrs. Vidya Damodaran, Company Secretary and Compliance Officer Email : investor@jmjfinetechltd.com Website : www.jmjfinetechltd.com Corporate Identification Number : L51102TZ1982PLC029253

For JMJ FINTECH LIMITED

Sd/-

Mrs. Vidya Damodaran

Company Secretary and Compliance Officer

Our Company is proposing, subject to requisite approvals, market conditions and other considerations, to issue Equity Shares on a rights basis and has filed a Letter of Offer with the BSE. The LOF shall be available on website of BSE at www.bseindia.com; or the website of the Company at www.jmjfinetechltd.com. Investors should note that investment in equity shares involve a degree of risk and for details relating to the same, please see the section entitled "Risk Factors" beginning on page 20 of the Letter of Offer. This announcement has been prepared for publication in India and may not be released in the United States. The announcement does not constitute an offer of Equity Shares for sale in any jurisdiction, including the United States and any Equity Shares described in this announcement may not be offered or sold in the United States.

PUBLIC NOTICE

Notice is hereby given that the share certificate(s) for under mentioned equity shares of Grasm Industries Limited has/have been lost / misplaced/stolen and I/we are applying to the Company to issue duplicate share certificate(s).

Any person(s) who has/have a claim in respect of the said equity shares should lodge the same with the Company at its Corporate Office at Grasm Industries Limited, Aditya Birla Centre, 'A' Wing, 2nd Floor, S. K. Ahire Marg, Worli, Mumbai - 400 030, Maharashtra within 15 days from the date of publication of this Notice, else the Company will proceed to issue duplicate certificate(s) to the shareholder/calcinant without any further intimation and no further claim would be entertained from any person(s).

Name(s) of Shareholder	Folio No	Certificate Nos	No of Securities held	Distinctive No.
G BAVANISANKAR	G10584	3128698	215	450253776 - 450253990
Place: MUMBAI,				Name of the shareholder(s)
Date: 15/07/2025				G BAVANISANKAR @ GANAPATI BAVANISANKAR



FORTIS HEALTHCARE LIMITED

CIN: L85110PB1996PLC045933

Registered Office: Fortis Hospital, Sector 62, Phase - VIII, Mohali, Punjab - 160062
Tel.: +91-172-5096001, **Fax:** +91-172-5096221

Email: secretarial@fortishealthcare.com, **Website:** www.fortishealthcare.com

INFORMATION REGARDING 29th ANNUAL GENERAL MEETING ("29th AGM") OF THE COMPANY, REMOTE E-VOTING INFORMATION ETC

Dear Member(s),

Notice is hereby given that the 29th AGM of the Company will be convened on **Monday, August 11, 2025 at 14:00 hours (IST)** through Video Conferencing / Other Audio Video Means (VC/ OAVM) to transact the businesses as set out in the notice of the AGM, in compliance with the provisions of the Companies Act, 2013 (Act), SEBI (Listing Obligations and Disclosure Requirements) Regulations, 2015

